

ਤੁਰੰਤ ਰਿਲੀਜ਼ ਲਈ

ਸਿਟੀ ਨੇ 28 ਫਰਵਰੀ ਤੋਂ ਸ਼ੁਰੂ ਕਰਦੇ ਹੋਏ ਬਜ਼ੁਰਗ ਨਿਵਾਸੀਆਂ ਲਈ ਮੁਫਤ ਬ੍ਰੈਂਪਟਨ ਟ੍ਰਾਂਜ਼ਿਟ ਫੇਅਰਸ ਦੀ ਸ਼ੁਰੂਆਤ ਕੀਤੀ

ਬ੍ਰੈਂਪਟਨ, ਓਨਟੈਰੀਓ (14 ਫਰਵਰੀ, 2022) – 28 ਫਰਵਰੀ ਤੋਂ ਸ਼ੁਰੂ ਕਰਦੇ ਹੋਏ, ਬ੍ਰੈਂਪਟਨ ਦੇ ਬਜ਼ੁਰਗ ਨਿਵਾਸੀ, ਬ੍ਰੈਂਪਟਨ ਸੀਨੀਅਰ ਆਈਡੈਂਟੀਫਿਕੇਸ਼ਨ ਕਾਰਡ (Brampton Senior Identification Card) ਅਤੇ ਸਾਲਾਨਾ ਮੁਫਤ ਪਾਸ ਨਾਲ ਲੇਡ PRESTO ਕਾਰਡ ਦੇ ਨਾਲ, ਬ੍ਰੈਂਪਟਨ ਟ੍ਰਾਂਜ਼ਿਟ (Brampton Transit) ਦੀਆਂ ਬੱਸਾਂ ਵਿੱਚ ਮੁਫਤ ਸਫਰ ਕਰ ਸਕਦੇ ਹਨ।

ਜਿਵੇਂ ਕਿ 2020 ਦੇ ਬਜਟ (2020 Budget) ਵਿੱਚ ਪ੍ਰਵਾਨਗੀ ਦਿੱਤੀ ਗਈ ਸੀ, ਬ੍ਰੈਂਪਟਨ ਦੇ ਬਜ਼ੁਰਗ, ਮੁਫਤ ਸਾਲਾਨਾ ਪਾਸ ਦੇ ਨਾਲ, ਬ੍ਰੈਂਪਟਨ ਟ੍ਰਾਂਜ਼ਿਟ ਤੇ ਮੁਫਤ ਅਸੀਮਿਤ ਸਫਰ ਕਰ ਸਕਣਗੇ।

ਬ੍ਰੈਂਪਟਨ ਟ੍ਰਾਂਜ਼ਿਟ ਹੁਣ, \$15 ਦੇ ਸੀਨੀਅਰ ਰੈਜ਼ੀਡੈਂਟ ਮੰਥਲੀ ਪਾਸ ਨਹੀਂ ਵੇਚੇਗੀ ਜਾਂ \$1 ਦਾ ਸੀਨੀਅਰ ਰੈਜ਼ੀਡੈਂਟ ਕੈਸ਼ ਫੇਅਰ ਪੇਸ਼ ਨਹੀਂ ਕਰੇਗੀ। ਸਾਰੇ ਗੈਰ-ਨਿਵਾਸੀ ਬਜ਼ੁਰਗ ਆਪਣੇ PRESTO ਕਾਰਡਾਂ ਦੀ ਵਰਤੋਂ ਕਰਨਾ ਜਾਰੀ ਰੱਖ ਸਕਦੇ ਹਨ ਅਤੇ ਸੀਨੀਅਰ ਈ-ਪਰਸ ਕਿਰਾਇਆ \$1.60 ਤੇ ਭੁਗਤਾਨ ਕਰ ਸਕਦੇ ਹਨ।

ਬ੍ਰੈਂਪਟਨ ਟ੍ਰਾਂਜ਼ਿਟ, ਕਿਫਾਇਤੀ ਅਤੇ ਸਥਿਰ ਟ੍ਰਾਂਸਪੋਰਟੇਸ਼ਨ ਪ੍ਰਦਾਨ ਕਰਨ ਲਈ ਵਚਨਬੱਧ ਹੈ। ਬ੍ਰੈਂਪਟਨ ਦੇ ਬਜ਼ੁਰਗਾਂ ਲਈ ਮੁਫਤ ਬ੍ਰੈਂਪਟਨ ਟ੍ਰਾਂਜ਼ਿਟ ਪਾਸ, ਟਰਮ ਆਫ ਕਾਉਂਸਿਲ ਪ੍ਰਾਇਰੀਟੀਜ਼ (Term of Council Priorities) ਤੇ ਅਧਾਰਿਤ ਹੈ ਅਤੇ ਇਹ ਬ੍ਰੈਂਪਟਨ ਵਿੱਚ ਬਜ਼ੁਰਗਾਂ ਲਈ ਟ੍ਰਾਂਜ਼ਿਟ ਤੱਕ ਪਹੁੰਚ ਵਿੱਚ ਸੁਧਾਰ ਕਰਦਾ ਹੈ।

ਇਹ ਮੁਫਤ ਪਾਸ, \$15 ਦੇ ਸੀਨੀਅਰ ਰੈਜ਼ੀਡੈਂਟ ਮੰਥਲੀ ਪਾਸ ਦੀ ਸਫਲਤਾ ਦੇ ਬਾਅਦ ਸ਼ੁਰੂ ਕੀਤਾ ਗਿਆ ਹੈ, ਜਿਸਨੂੰ ਸਤੰਬਰ 2019 ਵਿੱਚ ਪੇਸ਼ ਕੀਤਾ ਗਿਆ ਸੀ। ਇਸਦੇ ਨਤੀਜੇ ਵਜੋਂ ਬ੍ਰੈਂਪਟਨ ਸੀਨੀਅਰ ਆਈਡੈਂਟੀਫਿਕੇਸ਼ਨ ਕਾਰਡ ਪ੍ਰਾਪਤ ਕਰਨ ਵਾਲੇ ਬਜ਼ੁਰਗਾਂ ਦੀ ਸੰਖਿਆ ਵਧ ਗਈ ਸੀ।

ਯੋਗਤਾ ਅਤੇ ਇਸ ਬਾਰੇ ਵੇਰਵਿਆਂ ਲਈ ਕਿ ਤੁਹਾਡੇ ਕਾਰਡ ਕਿੱਥੋਂ ਲਏ ਜਾਣ, www.bramptontransit.com ਤੇ ਜਾਓ ਜਾਂ 905.874.5120 ਤੇ ਫੋਨ ਕਰੋ।

ਹਵਾਲੇ

“ਸਾਨੂੰ 28 ਫਰਵਰੀ, 2022 ਨੂੰ ਬ੍ਰੈਂਪਟਨ ਦੇ ਬਜ਼ੁਰਗ ਨਿਵਾਸੀਆਂ ਵਾਸਤੇ ਮੁਫਤ ਟ੍ਰਾਂਜ਼ਿਟ ਸ਼ੁਰੂਆਤ ਕਰਨ ਤੇ ਮਾਣ ਹੈ। ਇਹ ਟ੍ਰਾਂਜ਼ਿਟ ਅਤੇ ਸਾਡੇ ਬਜ਼ੁਰਗ ਨਿਵਾਸੀਆਂ ਦੀ ਦੇਖਭਾਲ ਵਿੱਚ ਇੱਕ ਉਪਲਬਧੀ ਹੈ। ਬ੍ਰੈਂਪਟਨ ਇੱਕ ਗ੍ਰੀਨ ਸਿਟੀ ਹੈ ਅਤੇ ਸਾਡੇ 2040 ਦੇ ਪਲਾਨ ਦੇ ਹਿੱਸੇ ਵਜੋਂ, ਅਸੀਂ ਸਾਡੇ ਬ੍ਰੈਂਪਟਨ ਟ੍ਰਾਂਜ਼ਿਟ ਨੈੱਟਵਰਕ ਦੇ ਦੁਆਰਾ, ਪ੍ਰਭਾਵੀ, ਕਿਫਾਇਤੀ ਅਤੇ ਸਥਿਰ ਟ੍ਰਾਂਜ਼ਿਟ ਪ੍ਰਦਾਨ ਕਰਨ ਲਈ ਵਚਨਬੱਧ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਸਿਟੀ ਕਾਉਂਸਿਲ ਨੇ, 2020 ਦੇ ਬਜਟ ਦੇ ਹਿੱਸੇ ਵਜੋਂ ਬ੍ਰੈਂਪਟਨ ਦੇ ਬਜ਼ੁਰਗਾਂ ਲਈ, ਮੁਫਤ ਬ੍ਰੈਂਪਟਨ ਟ੍ਰਾਂਜ਼ਿਟ ਕਿਰਾਏ ਨੂੰ ਪ੍ਰਵਾਨਗੀ ਦਿੱਤੀ ਸੀ ਅਤੇ ਉਹ ਵਚਨਬੱਧਤਾ ਇਸ ਸਾਲ ਪੂਰੀ ਹੋਈ ਹੈ। ਮੈਂ ਸਾਡੇ ਬਜ਼ੁਰਗਾਂ ਨੂੰ ਸਲਾਹ ਦਿੰਦਾ ਹਾਂ ਕਿ ਉਹ, ਮੁਫਤ ਕਿਰਾਇਆ ਪਾਸ ਦੇ ਨਾਲ ਮੁਫਤ ਟ੍ਰਾਂਜ਼ਿਟ ਅਤੇ ਸਰਗਰਮ ਜੀਵਨ ਦਾ ਅਨੰਦ ਮਾਣਨ। ਇਹ ਸਹੀ ਹੈ ਕਿ ਜਿਹਨਾਂ ਬਜ਼ੁਰਗਾਂ ਨੇ ਸਾਡੀ ਕਮਿਊਨਿਟੀ ਨੂੰ ਬਣਾਇਆ ਹੈ, ਉਹਨਾਂ ਨੂੰ ਟ੍ਰਾਂਜ਼ਿਟ ਤੇ ਬ੍ਰੇਕ ਮਿਲੇ।”

- ਪਾਲੋ ਵਿਸੇਂਟੇ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਚੇਅਰ, ਪਬਲਿਕ ਵਰਕਸ ਐਂਡ ਇੰਜੀਨੀਅਰਿੰਗ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਸਿਟੀ ਕਾਉਂਸਿਲ, ਸ਼ਹਿਰ ਵਿੱਚ ਪੈਦਾ ਹੋਣ ਵਾਲੀਆਂ ਗ੍ਰੀਨਹਾਊਸ ਗੈਸ ਨਿਕਾਸੀਆਂ ਨੂੰ 2050 ਤੱਕ, 80% ਤੱਕ ਘਟਾਉਣ ਦੇ ਮਿਸ਼ਨ ਤੇ ਹੈ। ਬ੍ਰੈਂਪਟਨ ਦੇ ਬਜ਼ੁਰਗਾਂ ਨੂੰ ਮੁਫਤ ਕਿਰਾਇਆ ਪੇਸ਼ ਕਰਨਾ, ਕਿਰਾਇਤੀ ਅਤੇ ਸਥਿਰ ਟ੍ਰਾਂਜ਼ਿਟ ਅਤੇ ਬ੍ਰੈਂਪਟਨ ਦੇ ਜਲਵਾਯੂ ਸਬੰਧੀ ਤਬਦੀਲੀ ਦੇ ਟੀਚਿਆਂ ਨੂੰ ਅੱਗੇ ਲਿਜਾਣ ਵਿੱਚ ਇੱਕ ਮਹੱਤਵਪੂਰਣ ਉਪਲਬਧੀ ਹੈ, ਕਿਉਂਕਿ ਅਸੀਂ ਸਾਡੇ ਸ਼ਹਿਰ ਵਿੱਚ ਟ੍ਰਾਂਸਪੋਰਟੇਸ਼ਨ ਦੇ ਸਾਰੇ ਪ੍ਰਕਾਰਾਂ ਨੂੰ ਨਿਰਪੱਖ ਬਣਾਉਣ ਲਈ ਕੰਮ ਕਰ ਰਹੇ ਹਾਂ।”

- ਡਗ ਵਿਲੈਨਸ (Doug Whillans), ਸਿਟੀ ਕਾਉਂਸਲਰ, ਵਾਰਡਸ 2 ਅਤੇ 6; ਮੈਂਬਰ, ਐਨਵਾਇਰਨਮੈਂਟ ਐਂਡ ਵਾਈਲਡਲਾਈਫ ਕਮੇਟੀ; ਮੈਂਬਰ, ਸੀ. ਈ. ਈ. ਆਰ. ਪੀ. ਕਮਿਊਨਿਟੀ ਟਾਸਕ ਫੋਰਸ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਟ੍ਰਾਂਜ਼ਿਟ, ਸਾਡੇ ਟ੍ਰਾਂਜ਼ਿਟ ਸਿਸਟਮ ਵਿੱਚ ਸਥਿਰ ਅਤੇ ਲਗਾਤਾਰ ਸੁਧਾਰ ਕਰਨ ਤੇ ਕੇਂਦਰਿਤ ਹੈ ਕਿਉਂਕਿ ਅਸੀਂ ਲਗਾਤਾਰ ਲੋਕਾਂ ਨੂੰ ਸ਼ਹਿਰ ਵਿੱਚ ਪ੍ਰਭਾਵੀ ਰੂਪ ਨਾਲ ਮੂਵ ਕਰਦੇ ਹਾਂ। ਇਹ ਬ੍ਰੈਂਪਟਨ ਟ੍ਰਾਂਜ਼ਿਟ ਲਈ ਇੱਕ ਵੱਡਾ ਸਾਲ ਹੈ ਕਿਉਂਕਿ ਅਸੀਂ ਬ੍ਰੈਂਪਟਨ ਦੇ ਨਿਵਾਸੀਆਂ ਲਈ ਮੁਫਤ ਸੀਨੀਅਰ ਫੇਅਰਸ ਲਾਗੂ ਕਰ ਰਹੇ ਹਾਂ ਅਤੇ ਸਾਡੀਆਂ ਸੜਕਾਂ ਤੇ ਲਗਾਤਾਰ ਇਲੈਕਟ੍ਰਿਕ ਬੱਸਾਂ ਦੇਖ ਰਹੇ ਹਾਂ।”

- ਐਲੇਕਸ ਮਿਲੋਜੇਵਿਕ (Alex Milojevic), ਜਨਰਲ ਮੈਨੇਜਰ, ਬ੍ਰੈਂਪਟਨ ਟ੍ਰਾਂਜ਼ਿਟ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ
multiculturalmedia@brampton.ca